

ਬੀ ਸੀ ਰੀਬੇਟ ਫਾਰ ਅਕਸੈਸੀਬਲ ਹੋਮ ਅਡਾਪਟੇਸ਼ਨਜ਼ (ਬੀ ਸੀ ਆਰ ਏ ਐੱਚ ਏ) ਤੱਥ ਸ਼ੀਟ

ਪ੍ਰੋਗਰਾਮ ਬਾਰੇ

ਬੀ ਸੀ ਰੀਬੇਟ ਫਾਰ ਅਕਸੈਸੀਬਲ ਹੋਮ ਅਡਾਪਟੇਸ਼ਨਜ਼ ਪ੍ਰੋਗਰਾਮ (ਬੀ ਸੀ ਆਰ ਏ ਐੱਚ ਏ) ਆਪਣੇ ਘਰ ਨੂੰ ਪਹੁੰਚਯੋਗ ਬਣਾਉਣ ਲਈ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਯੋਗ ਘਰਾਂ ਨੂੰ ਮਾਇਕ ਮਦਦ ਦਿੰਦਾ ਹੈ। ਇਹ ਪ੍ਰੋਗਰਾਮ ਸੀਨੀਅਰਾਂ (ਬਜ਼ੁਰਗਾਂ) ਅਤੇ ਪੱਕੀਆਂ ਡਿਸਏਬਿਲਟੀਜ਼ ਵਾਲੇ ਲੋਕਾਂ ਜਾਂ ਘੱਟ ਹਿੰਮਤ ਵਾਲੇ ਲੋਕਾਂ ਨੂੰ ਆਪਣੇ ਖੁਦ ਦੇ ਘਰਾਂ ਵਿਚ ਜ਼ਿਆਦਾ ਆਜ਼ਾਦੀ ਦਿੰਦਾ ਹੈ। ਮਾਰਚ 2021 ਤੋਂ ਇਸ ਪ੍ਰੋਗਰਾਮ ਨੇ ਹੋਮ ਅਡਾਪਟੇਸ਼ਨਜ਼ ਫਾਰ ਇੰਡੀਪੈਂਡੈਂਟ ਪ੍ਰੋਗਰਾਮ ਜਾਂ ਐੱਚ ਏ ਐੱਫ ਆਈ ਦੀ ਥਾਂ ਲੈ ਲਈ ਹੈ। ਸੋਧਿਆ ਹੋਇਆ ਪ੍ਰੋਗਰਾਮ ਜ਼ਿਆਦਾ ਮੌਕੇ ਅਤੇ ਐਪਲੀਕੇਸ਼ਨ ਕਰਨ ਦੇ ਸੌਖੇ ਤਰੀਕੇ ਪ੍ਰਦਾਨ ਕਰਦਾ ਹੈ।

ਹੱਕਦਾਰੀ

ਘਰ ਮਾਲਕ:

- ਜੇ ਤੁਸੀਂ ਅੱਗੇ ਦਿੱਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਵੋ ਤਾਂ ਤੁਸੀਂ ਬੀ ਸੀ ਆਰ ਏ ਐੱਚ ਏ ਲਈ ਯੋਗ ਹੋ ਸਕਦੇ ਹੋ:
 - ਘਰ ਦੇ ਕਿਸੇ ਮੈਂਬਰ ਨੂੰ ਕੋਈ ਪੱਕੀ ਡਿਸਏਬਿਲਟੀ (ਅਪਾਹਜਤਾ) ਹੈ ਜਾਂ ਉਸ ਵਿਚ ਹਿੰਮਤ ਘੱਟ ਹੈ।
 - ਕੀਤੀਆਂ ਜਾਣ ਵਾਲੀਆਂ ਅਦਲਾ-ਬਦਲੀਆਂ (ਅਡਾਪਟੇਸ਼ਨਜ਼) ਯੋਗ ਹਨ ਅਤੇ ਵਾਜਬ ਤੌਰ 'ਤੇ ਪੱਕੀ ਡਿਸਏਬਿਲਟੀ ਜਾਂ ਘੱਟ ਹਿੰਮਤ ਨਾਲ ਸੰਬੰਧਿਤ ਹਨ। ਕੁਝ ਅਦਲਾ-ਬਦਲੀਆਂ ਦੀ ਲੋੜ ਕਿਸੇ ਆਕੂਪੇਸ਼ਨਲ ਜਾਂ ਫਿਜ਼ੀਕਲ ਥੈਰੇਪਿਸਟ ਦੀ ਅਸੈਸਮੈਂਟ ਅਤੇ ਸਿਫਾਰਸ਼ ਰਾਹੀਂ ਦੱਸੀ ਜਾਣੀ ਜ਼ਰੂਰੀ ਹੈ।
 - ਘਰ-ਮਾਲਕ ਅਤੇ ਅਦਲਾ-ਬਦਲੀਆਂ ਦੀ ਲੋੜ ਵਾਲਾ (ਵਾਲੇ) ਵਿਅਕਤੀ ਕੈਨੇਡੀਅਨ ਸਿਟੀਜ਼ਨ ਹਨ, ਜਾਂ ਕਿਸੇ ਹੋਰ ਤਰ੍ਹਾਂ ਕੈਨੇਡਾ ਵਿਚ ਪੱਕੇ ਵਸਨੀਕ ਦਾ ਦਰਜਾ ਹਾਸਲ ਕਰਨ ਲਈ ਅਧਿਕਾਰਤ ਹਨ। ਇਨ੍ਹਾਂ ਵਿਚ ਕੈਨੇਡਾ ਸਰਕਾਰ ਵਲੋਂ ਸਪੱਸ਼ਟ ਕੀਤੇ ਗਏ ਰਫਿਊਜੀ ਜਾਂ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਰਫਿਊਜੀ ਦੇ ਦਰਜੇ ਲਈ ਅਪਲਾਈ ਕੀਤਾ ਹੈ ਜਿਹੜੇ ਪ੍ਰਾਈਵੇਟ ਸਪੱਸ਼ਰਸ਼ਿਪ ਹੇਠ ਨਹੀਂ ਹਨ।
 - ਘਰ ਦੀ ਕੁੱਲ ਆਮਦਨ 117,080 ਡਾਲਰ ਨਾਲੋਂ ਘੱਟ ਹੈ।
 - ਘਰ ਦੀ ਸੰਪਤੀ 100,000 ਡਾਲਰ ਨਾਲੋਂ ਘੱਟ ਹੈ (ਜਿਸ ਵਿਚ ਅਨੁਕੂਲ ਬਣਾਏ ਜਾ ਰਹੇ ਘਰ ਦੀ ਕੀਮਤ ਸ਼ਾਮਲ ਨਹੀਂ ਹੈ)।
 - ਅਨੁਕੂਲ ਬਣਾਏ ਜਾ ਰਹੇ ਘਰ ਵਿਚ ਮਾਲਕ ਦੀ ਰਿਹਾਇਸ਼ ਹੈ ਅਤੇ ਇਹ ਅਦਲਾ-ਬਦਲੀਆਂ ਦੀ ਲੋੜ ਵਾਲੇ ਵਿਅਕਤੀ (ਵਿਅਕਤੀਆਂ) ਦੀ ਮੁੱਖ ਰਿਹਾਇਸ਼ ਹੈ।
 - ਬੀ ਸੀ ਅਸੈਸਮੈਂਟ ਵਲੋਂ ਘਰ ਦੀ ਪਾਈ ਗਈ ਕੀਮਤ ਤੁਹਾਡੇ ਅਸੈਸਮੈਂਟ ਦੇ ਏਰੀਏ ਲਈ ਹੋਮ ਵੈਲਯੂ ਲਿਮਿਟ (ਐੱਚ ਵੀ ਐੱਲ) ਤੋਂ ਹੇਠਾਂ ਹੈ।
 - ਅਨੁਕੂਲ ਬਣਾਇਆ ਜਾ ਰਿਹਾ ਘਰ ਹੱਕਦਾਰੀ ਵਾਲੀ ਰਿਹਾਇਸ਼ ਹੈ।

ਕਿਰਾਏਦਾਰ:

- ਜੇ ਤੁਸੀਂ ਅੱਗੇ ਦਿੱਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਵੋ ਤਾਂ ਤੁਸੀਂ ਬੀ ਸੀ ਆਰ ਏ ਐੱਚ ਏ ਲਈ ਯੋਗ ਹੋ ਸਕਦੇ ਹੋ:
 - ਘਰ ਦੇ ਕਿਸੇ ਮੈਂਬਰ ਨੂੰ ਕੋਈ ਪੱਕੀ ਡਿਸਏਬਿਲਟੀ (ਅਪਾਹਜਤਾ) ਹੈ ਜਾਂ ਉਸ ਵਿਚ ਹਿੰਮਤ ਘੱਟ ਹੈ।

- ਕੀਤੀਆਂ ਜਾਣ ਵਾਲੀਆਂ ਅਦਲਾ-ਬਦਲੀਆਂ (ਅਡਾਪਟੇਸ਼ਨਜ਼) ਯੋਗ ਹਨ ਅਤੇ ਵਾਜਬ ਤੌਰ 'ਤੇ ਪੱਕੀ ਡਿਸਏਬਿਲਟੀ ਜਾਂ ਘੱਟ ਹਿੰਮਤ ਨਾਲ ਸੰਬੰਧਿਤ ਹਨ। ਕੁਝ ਅਦਲਾ-ਬਦਲੀਆਂ ਦੀ ਲੋੜ ਕਿਸੇ ਆਕੂਪੇਸ਼ਨਲ ਜਾਂ ਫਿਜ਼ੀਕਲ ਥੈਰੇਪਿਸਟ ਦੀ ਅਸੈਸਮੈਂਟ ਅਤੇ ਸਿਫਾਰਸ਼ ਰਾਹੀਂ ਦੱਸੀ ਜਾਣੀ ਜ਼ਰੂਰੀ ਹੈ।
- ਕਿਰਾਏਦਾਰ ਅਤੇ ਅਦਲਾ-ਬਦਲੀਆਂ ਦੀ ਲੋੜ ਵਾਲਾ (ਵਾਲੇ) ਵਿਅਕਤੀ ਕੈਨੇਡੀਅਨ ਸਿਟੀਜ਼ਨ ਹਨ, ਜਾਂ ਕਿਸੇ ਹੋਰ ਤਰ੍ਹਾਂ ਕੈਨੇਡਾ ਵਿੱਚ ਪੱਕੇ ਵਸਨੀਕ ਦਾ ਦਰਜਾ ਹਾਸਲ ਕਰਨ ਲਈ ਅਧਿਕਾਰਤ ਹਨ। ਇਨ੍ਹਾਂ ਵਿੱਚ ਕੈਨੇਡਾ ਸਰਕਾਰ ਵਲੋਂ ਸਪੱਸ਼ਟ ਕੀਤੇ ਗਏ ਰਫਿਊਜੀ ਜਾਂ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਰਫਿਊਜੀ ਦੇ ਦਰਜੇ ਲਈ ਅਪਲਾਈ ਕੀਤਾ ਹੈ ਜਿਹੜੇ ਪ੍ਰਾਈਵੇਟ ਸਪੱਸ਼ਰਸ਼ਿਪ ਹੇਠ ਨਹੀਂ ਹਨ।
- ਕਿਰਾਏਦਾਰ ਦੀ ਘਰ ਦੀ ਕੁੱਲ ਆਮਦਨ 117,080 ਡਾਲਰ ਨਾਲੋਂ ਘੱਟ ਹੈ।
- ਕਿਰਾਏਦਾਰ ਦੀ ਘਰ ਦੀ ਸੰਪਤੀ 100,000 ਡਾਲਰ ਨਾਲੋਂ ਘੱਟ ਹੈ।
- ਅਦਲਾ-ਬਦਲੀ ਕੀਤਾ ਜਾਣ ਵਾਲਾ ਯੂਨਿਟ ਲੀਗਲ, ਅਲੱਗ ਯੂਨਿਟ ਹੈ ਜਿਸ ਯੂਨਿਟ ਵਿੱਚ ਪੂਰੀ ਕਿਚਨ ਅਤੇ ਬਾਥਰੂਮ ਹਨ ਅਤੇ ਇਹ ਯੋਗ ਰਿਹਾਇਸ਼ ਹੈ।
- ਯੂਨਿਟ ਕਿਸੇ ਅਜਿਹੇ ਪਰਿਵਾਰ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ ਜੋ ਆਜ਼ਾਦ ਰਹਿੰਦਾ ਹੈ (ਜਿਵੇਂ ਅਸਿਸਟਡ ਲਿਵਿੰਗ ਨਹੀਂ)।
- ਕਿਰਾਏਦਾਰੀ ਦਾ ਐਗਰੀਮੈਂਟ ਹੋਇਆ ਹੈ ਅਤੇ ਕਿਰਾਇਆ ਰੈਂਟ ਅਫੇਰਡੇਬਿਲਟੀ ਲਿਮਿਟਸ (ਆਰ ਏ ਐੱਲਜ਼) ਤੋਂ ਹੇਠਾਂ ਹੈ।
- ਮਕਾਨ-ਮਾਲਕ ਸਹਿਮਤ ਹੈ ਕਿ ਕੀਤੀਆਂ ਜਾਣ ਵਾਲੀਆਂ ਅਦਲਾ-ਬਦਲੀਆਂ ਦੇ ਨਤੀਜੇ ਵਜੋਂ ਅਨੁਕੂਲ ਬਣਾਏ ਯੂਨਿਟ (ਯੂਨਿਟਾਂ) ਦਾ ਕਿਰਾਇਆ ਵਧਾਇਆ ਨਹੀਂ ਜਾਵੇਗਾ।

ਹੱਕਦਾਰੀ ਦੀ ਕਸੇਟੀ ਅਤੇ ਐਪਲੀਕੇਸ਼ਨ ਫਾਰਮ bchousing.org/BC-RAHA 'ਤੇ ਲੱਭੇ ਜਾ ਸਕਦੇ ਹਨ।

ਅਪਲਾਈ ਕਿਵੇਂ ਕਰਨਾ ਹੈ

ਕਦਮ 1: ਇਹ ਚੈੱਕ ਕਰੋ ਕਿ ਕੀ ਤੁਸੀਂ ਇਸ ਦੇ ਯੋਗ ਹੋ।

ਕਦਮ 2: ਜੇ ਤੁਸੀਂ ਘਰ ਦੇ ਮਾਲਕ ਹੋ ਤਾਂ ਐਪਲੀਕੇਸ਼ਨ ਫਾਰਮ ਭਰੋ। ਕਿਰਾਏ ਵਾਲੇ ਯੂਨਿਟਾਂ ਲਈ, ਮਕਾਨ-ਮਾਲਕ, ਐਪਲੀਕੇਸ਼ਨ ਫਾਰਮ ਦਾ ਲੈਂਡਲਾਰਡ ਵਾਲਾ ਹਿੱਸਾ ਭਰਦਾ ਹੈ ਅਤੇ ਕਿਰਾਏਦਾਰ ਐਪਲੀਕੇਸ਼ਨ ਫਾਰਮ ਦਾ ਕਿਰਾਏਦਾਰ ਵਾਲਾ ਹਿੱਸਾ ਭਰਦਾ ਹੈ।

ਕਦਮ 3: ਘਰ ਵਿੱਚ ਆਕੂਪੇਸ਼ਨਲ ਥੈਰੇਪਿਸਟ (ਓ ਟੀ) ਜਾਂ ਫਿਜ਼ੀਕਲ ਥੈਰੇਪਿਸਟ (ਪੀ ਟੀ) ਅਸੈਸਮੈਂਟ ਕਰਵਾਉ (ਜੇ ਮੰਗ ਕੀਤੀ ਗਈ ਹੈ)। ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਲਈ ਕਿ ਓ ਟੀ ਜਾਂ ਪੀ ਟੀ ਕਿਵੇਂ ਲੱਭਣਾ ਹੈ, bchousing.org/BC-RAHA 'ਤੇ ਜਾਓ।

ਕਦਮ 4: ਓ ਟੀ ਤੋਂ ਅਸੈਸਮੈਂਟ ਫਾਰਮ ਮੁਕੰਮਲ ਕਰਵਾਉ (ਜੇ ਮੰਗ ਕੀਤੀ ਗਈ ਹੈ)।

ਕਦਮ 5: ਆਪਣੀ ਭਰੀ ਹੋਈ ਐਪਲੀਕੇਸ਼ਨ, ਸਹਾਇਕ ਪੇਪਰ, ਅਤੇ ਅਸੈਸਮੈਂਟ ਫਾਰਮ (ਜੇ ਮੰਗ ਕੀਤੀ ਗਈ ਹੈ) ਇਸ ਐਡਰੈਸ 'ਤੇ ਭੇਜੋ:

BC Rebate for Accessible Home Adaptations
101 - 4555 Kingsway
Burnaby, BC V5H 4V8

ਕਾਰਵਾਈ ਵਿਚ ਦੇਰੀ ਤੋਂ ਬਚੋ

ਫੰਡ ਸੀਮਤ ਹਨ। ਪੂਰੀ ਤਰ੍ਹਾਂ ਭਰੀਆਂ ਹੋਈਆਂ ਐਪਲੀਕੇਸ਼ਨਾਂ ਸਹਾਇਕ ਪੇਪਰਾਂ ਨਾਲ ਉਸ ਤਰਤੀਬ ਵਿਚ ਵਿਚਾਰੀਆਂ ਜਾਣਗੀਆਂ ਜਿਸ ਤਰਤੀਬ ਵਿਚ ਇਹ ਮਿਲਦੀਆਂ ਹਨ।

ਐਪਲੀਕੇਸ਼ਨਾਂ:

- ਮੁਕੰਮਲ ਕਰਨਾ ਅਤੇ ਇਨ੍ਹਾਂ ਉੱਪਰ ਦਸਖਤ ਕਰਨਾ ਅਤੇ ਤਾਰੀਕ ਪਾਉਣਾ ਜ਼ਰੂਰੀ ਹੈ।
- ਐਪਲੀਕੇਸ਼ਨ ਦੇ ਸਾਰੇ ਹਿੱਸੇ ਅਤੇ ਡੈਕਲਾਰੇਸ਼ਨ ਮੁਕੰਮਲ ਕਰਨਾ ਜ਼ਰੂਰੀ ਹੈ, ਸਮੇਤ ਮਕਾਨ-ਮਾਲਕ ਅਤੇ ਕਿਰਾਏਦਾਰ ਵਾਲੇ ਹਿੱਸਿਆਂ ਦੇ, ਜੇ ਲਾਗੂ ਹੁੰਦਾ ਹੈ।
- ਐਪਲੀਕੇਸ਼ਨ ਦੀ ਨਿਸ਼ਾਨ ਲਾਉਣ ਵਾਲੀ ਸੂਚੀ ਵਿਚ ਦੱਸੇ ਗਏ ਸਾਰੇ ਪੇਪਰ ਨਾਲ ਲਗਾਉਣਾ ਜ਼ਰੂਰੀ ਹੈ।
- ਆਕੂਪੇਸ਼ਨਲ ਜਾਂ ਫਿਜ਼ੀਕਲ ਥੈਰੇਪਿਸਟ (ਜੇ ਲੋੜ ਹੈ) ਵਲੋਂ ਮੁਕੰਮਲ ਕੀਤੇ ਗਏ ਅਸੈਸਮੈਂਟ ਫਾਰਮ ਭੇਜਣਾ ਜ਼ਰੂਰੀ ਹੈ।

ਲੋੜੀਂਦੇ ਪੇਪਰਾਂ ਤੋਂ ਬਿਨਾਂ ਦਰਜ ਕਰਵਾਈਆਂ ਗਈਆਂ ਐਪਲੀਕੇਸ਼ਨਾਂ ਵੱਧ ਤੋਂ ਵੱਧ 90 ਦਿਨਾਂ ਲਈ ਰੱਖੀਆਂ ਜਾ ਸਕਦੀਆਂ ਹਨ।

ਸਾਡੇ ਵੈੱਬਸਾਈਟ 'ਤੇ ਜਾਓ

ਤੁਸੀਂ ਐਪਲੀਕੇਸ਼ਨ ਫਾਰਮ, ਆਮ ਪੁੱਛੇ ਜਾਂਦੇ ਸਵਾਲ ਅਤੇ ਰੀਬੇਟ ਦਾ ਵੱਧ ਤੋਂ ਵੱਧ ਸਮਾਂ bchousing.org/BC-RAHA 'ਤੇ ਦੇਖ ਸਕਦੇ ਹੋ।